

Official Spokesperson's response to a media query regarding the Joint Statement on Preventing Nuclear War and Avoiding Arms Races

January 07, 2022

ਪਰਮਾਣੂ ਜੰਗ ਨੂੰ ਰੋਕਣ ਅਤੇ ਹਥਿਆਰਾਂ ਦੀ ਦੌੜ ਤੋਂ ਬਚਣ ਬਾਰੇ ਦਿੱਤੇ ਗਏ ਸਾਂਝੇ ਬਿਆਨ ਬਾਰੇ ਮੀਡੀਆ ਦੇ ਸਵਾਲਾਂ ਦਾ ਸਰਕਾਰੀ ਬੁਲਾਰੇ ਵੱਲੋਂ ਜਵਾਬ

7 ਜਨਵਰੀ, 2022

ਪਰਮਾਣੂ ਜੰਗ ਨੂੰ ਹੋਣ ਤੋਂ ਰੋਕਣ ਅਤੇ ਹਥਿਆਰਾਂ ਦੀ ਦੌੜ ਤੋਂ ਬਚਣ ਬਾਰੇ ਦਿੱਤੇ ਗਏ ਸਾਂਝੇ ਬਿਆਨ ਬਾਰੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਸਰਕਾਰੀ ਬੁਲਾਰੇ ਸ਼੍ਰੀ ਅਰਿੰਦਮ ਬਾਗਚੀ ਨੇ ਕਿਹਾ:

"ਅਸੀਂ ਇਸ ਹਫ਼ਤੇ ਆਏ ਸਾਂਝੇ ਬਿਆਨ ਦਾ ਸੁਆਗਤ ਕਰਦੇ ਹਾਂ, ਜੋ ਪਰਮਾਣੂ ਖਤਰਿਆਂ ਨਾਲ ਨਜਿੱਠਣ ਦੇ ਮਹੱਤਵ ਦੀ ਤਸਦੀਕ ਕਰਦਾ ਹੈ, ਅਤੇ ਨਿਹੱਥਾਕਰਨ ਵੱਲ ਵਧਣ ਪ੍ਰਤੀ ਕੰਮ ਕਰਨ ਦੀ ਇੱਛਾ ਨੂੰ ਦਰਸਾਉਂਦਾ ਹੈ, ਜਿਸ ਦਾ ਅੰਤਿਮ ਟੀਚਾ ਅਜਿਹਾ ਪਰਮਾਣੂ ਹਥਿਆਰ ਰਹਿਤ ਆਲਮੀ ਸੁਰੱਖਿਅਤ ਮਾਹੌਲ ਸਿਰਜਣਾ ਹੈ, ਜਿਸ ਅੰਦਰ ਸਾਰੇ ਲੋਕਾਂ ਨੂੰ ਵੱਧ ਤੋਂ ਵੱਧ ਸੁਰੱਖਿਆ ਮਿਲੇ।

ਪਰਮਾਣੂ ਹਥਿਆਰਾਂ ਵਾਲੇ ਜ਼ਿੰਮੇਵਾਰ ਦੇਸ਼ ਹੋਣ ਦੇ ਨਾਤੇ ਭਾਰਤ ਘੱਟੋ ਘੱਟ ਭਰੋਸੇਯੋਗ ਰੋਕਥਾਮ ਕਾਇਮ ਰੱਖਣ ਦੇ ਸਿਧਾਂਤ ਤੇ ਕੰਮ ਕਰਦਾ ਹੈ, ਜੋ ਪਰਮਾਣੂ ਹਥਿਆਰਾਂ ਤੋਂ ਸੱਖਣੇ ਮੁਲਕਾਂ ਵਿਰੁੱਧ ਪਰਮਾਣੂ ਹਥਿਆਰਾਂ ਦੀ ਵਰਤੋਂ ਨਾ ਕਰਨ ਅਤੇ ਇੰਨਾਂ ਦੀ ਪਹਿਲਾਂ ਵਰਤੋਂ ਨਾ ਕਰਨ ਤੇ ਆਧਾਰਿਤ ਹੈ। ਭਾਰਤ ਆਲਮੀ, ਵਿਤਕਰਾ-ਰਹਿਤ ਅਤੇ ਤਸਦੀਕਸ਼ੁਦਾ ਪਰਮਾਣੂ ਨਿਹੱਥਾਕਰਨ ਦਾ ਟੀਚਾ ਹਾਸਲ ਕਰਨ ਪ੍ਰਤੀ ਵਚਨਬੱਧ ਹੈ।

'ਪਰਮਾਣੂ ਖਤਰੇ ਨੂੰ ਘਟਾਉਣ' ਬਾਰੇ UNGA ਵਿੱਚ ਦੇ ਸਾਲਾਨਾ ਮਤੇ ਅੰਦਰ ਪਰਮਾਣੂ ਹਥਿਆਰਾਂ ਦੀ ਅਣਜਾਣੇ ਜਾਂ ਹਾਦਸੇ ਵਜੋਂ ਵਰਤੋਂ ਹੋਣ ਦੇ ਜੋਖਮ ਨੂੰ ਘਟਾਉਣ ਲਈ ਕਦਮ ਚੁੱਕਣ ਦੀ ਮੰਗ ਕੀਤੀ ਗਈ ਹੈ, ਜਿਸ ਵਿੱਚ ਪ੍ਰਮਾਣੂ ਹਥਿਆਰਾਂ ਨੂੰ ਡੀ-ਅਲਰਟਿੰਗ ਅਤੇ ਡੀ-ਟਾਰਗੇਟਿੰਗ ਕੀਤਾ ਜਾਣਾ ਸ਼ਾਮਲ ਹੈ। 'ਪਰਮਾਣੂ ਹਥਿਆਰਾਂ ਦੀ ਵਰਤੋਂ ਦੀ ਮਨਾਹੀ ਬਾਰੇ ਸੰਧੀ' ਬਾਰੇ ਸਾਡੇ ਮਤੇ ਵਿੱਚ ਕਿਸੇ ਵੀ ਸਥਿਤੀ ਵਿੱਚ ਪਰਮਾਣੂ ਹਥਿਆਰਾਂ ਦੀ ਵਰਤੋਂ ਨਾ ਕੀਤੇ ਜਾਣ ਜਾਂ ਇਸਦੀ ਧਮਕੀ ਦਿੱਤੇ ਜਾਣ 'ਤੇ ਪਾਬੰਦੀ ਲਾਉਣ ਵਾਲੇ ਅੰਤਰਰਾਸ਼ਟਰੀ ਸਿਖਰ ਸੰਮੇਲਨ 'ਤੇ ਨਿਹੱਥਾਕਰਨ ਬਾਰੇ ਕਾਨਫਰੰਸ ਵਿੱਚ ਗੱਲਬਾਤ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ। ਇਹ ਦੋਵੇਂ ਮਤੇ UNGA ਵਿੱਚ ਠੋਸ ਹਿਮਾਇਤ ਨਾਲ ਅਪਣਾਏ ਗਏ ਹਨ।

ਭਾਰਤ ਆਲਮੀ ਪਰਮਾਣੂ ਨਿਹੱਥਾਕਰਨ ਅਤੇ ਗੈਰ-ਪ੍ਰਸਾਰ ਦੇ ਏਜੰਡੇ ਵਿੱਚ ਆਪਣਾ ਯੋਗਦਾਨ ਦਿੰਦਾ ਰਹੇਗਾ।"

ਨਵੀਂ ਦਿੱਲੀ

7 ਜਨਵਰੀ, 2022

DISCLAIMER: This is an approximate translation. The original is available in English on MEA's website and may be referred to as the official press release.